



ਓਨਟਾਰੀਓ ਸਰਕਾਰ ਸਟੇ-ਐਟ-ਹੋਮ ਆਰਡਰ ਦੇ ਲਾਗੂਕਰਣ ਅਤੇ ਪਬਲਿਕ ਹੈਲਥ ਦੇ ਉਪਾਵਾਂ ਨੂੰ ਹੋਰ ਸਖ਼ਤ ਕਰ ਰਹੀ ਹੈ

ਬ੍ਰੈਮਪਟਨ, ਓਨਟਾਰੀਓ (16 ਅਪ੍ਰੈਲ, 2021) – ਅੱਜ, ਓਨਟਾਰੀਓ ਸਰਕਾਰ (Government of Ontario) ਨੇ, ਸਫ਼ਰ ਸਬੰਧੀ ਨਵੀਆਂ ਪਾਬੰਦੀਆਂ ਲਾਗੂ ਕਰਦੇ ਹੋਏ ਅਤੇ ਪਬਲਿਕ ਹੈਲਥ ਦੇ ਉਪਾਵਾਂ ਨੂੰ ਹੋਰ ਸਖ਼ਤ ਕਰਦੇ ਹੋਏ ਐਲਾਨ ਕੀਤਾ ਕਿ ਉਹ ਪੂਰੇ ਸੂਬੇ ਵਿੱਚ ਸਟੇ-ਐਟ-ਹੋਮ ਆਰਡਰ ਨੂੰ ਸਖ਼ਤੀ ਨਾਲ ਲਾਗੂ ਕਰ ਰਹੀ ਹੈ।

ਐਨਫੋਰਸਮੈਂਟ

ਜਨਤਾ ਵੱਲੋਂ ਸਟੇ-ਐਟ-ਹੋਮ ਆਰਡਰ ਦੀ ਪਾਲਣਾ ਨੂੰ ਵਧਾਉਣ ਅਤੇ ਕੋਵਿਡ-19 (COVID-19) ਨੂੰ ਫੈਲਣ ਤੋਂ ਰੋਕਣ ਲਈ, ਐਮਰਜੈਂਸੀ ਆਰਡਰ ਵਿੱਚ ਸੁਧਾਰ ਕੀਤੇ ਗਏ ਹਨ, ਜੋ ਪੁਲਿਸ ਅਫਸਰਾਂ ਅਤੇ ਹੋਰ ਪ੍ਰੋਵਿੰਸੀਅਲ ਐਂਫੋਰਸਿਜ਼ ਅਫਸਰਾਂ ਨੂੰ, ਓਨਟਾਰੀਓ ਦੇ ਸਟੇ-ਐਟ-ਹੋਮ ਆਰਡਰ ਦੇ ਲਾਗੂਕਰਣ ਵਿੱਚ ਮਦਦ ਲਈ ਵੱਧ ਅਧਿਕਾਰ ਪ੍ਰਦਾਨ ਕਰਨਗੇ।

ਸ਼ਨੀਵਾਰ, 17 ਅਪ੍ਰੈਲ, 2021 ਨੂੰ ਸਵੇਰੇ 12:01 ਵਜੇ ਤੋਂ ਲਾਗੂ ਕਰਦੇ ਹੋਏ, ਪੁਲਿਸ ਅਫਸਰਾਂ ਅਤੇ ਹੋਰ ਪ੍ਰੋਵਿੰਸੀਅਲ ਐਂਫੋਰਸਿਜ਼ ਅਫਸਰਾਂ ਨੂੰ ਅਧਿਕਾਰ ਹੋਵੇਗਾ ਕਿ ਉਹ ਕਿਸੇ ਵੀ ਵਿਅਕਤੀ ਨੂੰ ਉਹਨਾਂ ਦੇ ਘਰ ਦਾ ਪਤਾ ਅਤੇ ਆਪਣੇ ਘਰ ਵਿੱਚ ਨਾ ਹੋਣ ਦਾ ਉਦੇਸ਼ ਪ੍ਰਦਾਨ ਕਰਨ ਲਈ ਆਖ ਸਕਦੇ ਹਨ। ਇਸਤੋਂ ਇਲਾਵਾ, ਪੁਲਿਸ ਅਫਸਰਾਂ, ਸਪੈਸ਼ਲ ਕਾਂਸਟੇਬਲਾਂ ਅਤੇ ਫਸਟ ਨੇਸ਼ਨ ਕਾਂਸਟੇਬਲਾਂ (First Nation Constables) ਨੂੰ ਅਧਿਕਾਰ ਹੋਵੇਗਾ ਕਿ ਉਹ ਕਿਸੇ ਵਿਅਕਤੀ ਤੋਂ ਇਹ ਪੁੱਛਗਿੱਛ ਕਰਨ ਲਈ ਵਾਹਨਾਂ ਨੂੰ ਰੋਕ ਸਕਦੇ ਹਨ ਕਿ ਉਹ ਆਪਣੇ ਘਰ ਤੋਂ ਬਾਹਰ ਨਿੱਕਲਣ ਕਿਉਂ ਨਿੱਕਲੇ ਹਨ। ਇਹ ਵਾਧੂ ਲਾਗੂਕਰਣ ਟੂਲ, ਸਿਰਫ਼ ਸਟੇ-ਐਟ-ਹੋਮ ਆਰਡਰ ਦੇ ਦੌਰਾਨ ਹੀ ਪ੍ਰਭਾਵੀ ਹੋਵੇਗਾ ਅਤੇ ਖਾਸ ਤੌਰ ਤੇ ਸਟੇ-ਐਟ-ਹੋਮ ਆਰਡਰ ਨੂੰ ਲਾਗੂ ਕਰਨ ਲਈ ਹੀ ਹੋਵੇਗਾ।

ਸਖ਼ਤ ਕੀਤੇ ਗਏ ਪਬਲਿਕ ਹੈਲਥ ਸਬੰਧੀ ਉਪਾਅ

ਐਮਰਜੈਂਸੀ ਅਤੇ ਸਟੇ-ਐਟ-ਹੋਮ ਆਰਡਰ, ਦੋਵਾਂ ਦੇ ਪ੍ਰੋਵਿੰਸੀਅਲ ਐਲਾਨ ਵਿੱਚ, ਕੋਵਿਡ-19 ਨੂੰ ਫੈਲਣ ਤੋਂ ਰੋਕਣ ਵਿੱਚ ਮਦਦ ਲਈ ਦੋ ਹਫ਼ਤਿਆਂ ਤੱਕ ਲਈ ਅੱਗੇ ਵਧਾ ਦਿੱਤਾ ਗਿਆ ਹੈ। ਸਟੇ-ਐਟ-ਹੋਮ ਆਰਡਰ ਦੀ ਸ਼ਰਤ ਹੈ ਕਿ ਗ੍ਰੋਸਰੀ ਸਟੋਰ ਜਾਂ ਫਾਰਮੈਸੀ ਜਾਣ, ਹੈਲਥ ਕੇਅਰ ਸੇਵਾਵਾਂ ਤੱਕ ਪਹੁੰਚਣ, ਐਕਸਰਸਾਈਜ਼ ਲਈ ਜਾਂ ਜ਼ਰੂਰੀ ਕੰਮ ਲਈ ਜਾਣ ਵਰਗੇ ਜ਼ਰੂਰੀ ਉਦੇਸ਼ਾਂ ਨੂੰ ਛੱਡ ਕੇ, ਬਾਕੀ ਸਮਾਂ ਹਰ ਕੋਈ ਘਰ ਵਿਖੇ ਹੀ ਰਹੇ।

ਸਰਕਾਰ ਨੇ ਸ਼ਨੀਵਾਰ, 17 ਅਪ੍ਰੈਲ, 2021 ਨੂੰ ਸਵੇਰੇ 12:01 ਵਜੇ ਤੋਂ ਲਾਗੂ ਕਰਦੇ ਹੋਏ, ਹੇਠਾਂ ਲਿਖੇ ਪਬਲਿਕ ਹੈਲਥ ਅਤੇ ਕਾਰਜਸਥਾਨ ਸਬੰਧੀ ਸੁਰੱਖਿਆ ਉਪਾਵਾਂ ਨੂੰ ਵੀ ਲਾਗੂ ਕੀਤਾ ਹੈ:

- ਇੱਕੋ ਘਰ ਦੇ ਮੈਂਬਰਾਂ ਜਾਂ ਉਸ ਘਰ ਦੇ ਬਾਹਰ ਵਾਲੇ ਇੱਕ ਹੋਰ ਵਿਅਕਤੀ, ਜੋ ਇਕੱਲਾ ਰਹਿੰਦਾ ਹੈ ਜਾਂ ਘਰ ਦੇ ਕਿਸੇ ਮੈਂਬਰ ਦੇ ਦੇਖਭਾਲਕਰਤਾ ਦੇ ਨਾਲ ਇਕੱਠੇ ਹੋਣ ਦੇ ਸਿਵਾਏ, ਸਾਰੇ ਇਨਡੋਰ ਸਮਾਜਿਕ ਇਕੱਠਾਂ ਅਤੇ ਸੰਗਠਿਤ ਜਨਤਕ ਕਾਰਜਕਰਮਾਂ ਤੇ ਪਾਬੰਦੀ ਹੈ;
- ਉਸਾਰੀ ਖੇਤਰ ਵਿੱਚ ਸਾਰੇ ਗੈਰ-ਜ਼ਰੂਰੀ ਕਾਰਜਸਥਾਨ ਬੰਦ ਰਹਿਣਗੇ;
- ਜਿੱਥੇ ਇਨ-ਸਟੋਰ ਖਰੀਦਦਾਰੀ ਦੀ ਇਜਾਜ਼ਤ ਹੈ, ਉੱਥੇ ਸਾਰੀਆਂ ਰਿਟੇਲ ਸੈਟਿੰਗਾਂ ਵਿੱਚ ਕੈਪੇਸਿਟੀ ਸੀਮਾਵਾਂ ਨੂੰ ਘਟਾ ਕੇ 25 ਪ੍ਰਤੀਸ਼ਤ ਕੀਤਾ ਗਿਆ ਹੈ। ਇਸ ਵਿੱਚ ਸੁਪਰਮਾਰਕੀਟਾਂ, ਗ੍ਰੋਸਰੀ ਸਟੋਰ, ਕਨਵੀਨੀਐਂਸ ਸਟੋਰ, ਇਨਡੋਰ ਫਾਰਮਰਸ ਮਾਰੀਕਟਾਂ, ਹੋਰ ਸਟੋਰ ਸ਼ਾਮਲ ਹਨ, ਜੋ ਮੁੱਖ ਤੌਰ ਤੇ ਖਾਣ-ਪੀਣ ਵਾਲੀਆਂ ਵਸਤਾਂ ਅਤੇ ਦਵਾਈਆਂ ਵੇਚਦੇ ਹਨ; ਅਤੇ,
- ਸਾਰੀਆਂ ਆਉਟਡੋਰ ਰੇਕ੍ਰੀਏਸ਼ਨਲ ਕੋਰਟਸ ਅਤੇ ਸਪੋਰਟਸ ਫੀਲਡ, ਜਿਵੇਂ ਗੋਲਫ ਕੋਰਸ, ਬਾਸਕੇਟਬਾਲ ਕੋਰਟਸ ਅਤੇ ਸੈਂਕਰ ਫੀਲਡਸ, ਸੀਮਿਤ ਛੋਟਾਂ ਦੇ ਨਾਲ ਬੰਦ ਰਹਿਣਗੇ।



ਸ਼ਨੀਵਾਰ, 17 ਅਪ੍ਰੈਲ, 2021 ਨੂੰ ਸਵੇਰੇ 12:01 ਵਜੇ ਤੋਂ ਲਾਗੂ ਕਰਦੇ ਹੋਏ, ਸੂਬਾ, ਵਿਆਹ, ਅੰਤਿਮ ਸੰਸਕਾਰ ਅਤੇ ਧਾਰਮਿਕ ਸੇਵਾਵਾਂ, ਰਸਮਾਂ ਜਾਂ ਸਮਾਰੋਹਾਂ ਵਿੱਚ ਇਨਡੋਰ ਜਾਂ ਆਉਟਡੋਰ ਲੋਕਾਂ ਦੀ ਕੈਪੇਸਿਟੀ ਨੂੰ 10 ਵਿਅਕਤੀਆਂ ਤੱਕ ਸੀਮਿਤ ਕਰ ਰਿਹਾ ਹੈ। ਇੱਕੋ ਘਰ ਦੇ ਮੈਂਬਰਾਂ ਜਾਂ ਉਸ ਘਰ ਦੇ ਬਾਹਰ ਵਾਲੇ ਇੱਕ ਹੋਰ ਵਿਅਕਤੀ, ਜੋ ਇਕੱਲਾ ਰਹਿੰਦਾ ਹੈ, ਦੇ ਨਾਲ ਇਕੱਠੇ ਹੋਣ ਦੇ ਸਿਵਾਏ, ਇਹਨਾਂ ਸੇਵਾਵਾਂ ਨਾਲ ਜੁੜੇ ਰਿਸੈਪਸ਼ਨਾਂ ਵਰਗੇ ਸਮਾਜਿਕ ਇਕੱਠਾਂ ਤੇ ਪਾਬੰਦੀ ਹੈ। ਡ੍ਰਾਈਵ-ਇਨ ਸੇਵਾਵਾਂ ਦੀ ਇਜਾਜ਼ਤ ਹੋਵੇਗੀ।

ਗੈਰ-ਜ਼ਰੂਰੀ ਰਿਟੇਲ ਲਈ, [ਪੂਰੇ ਸੂਬੇ ਵਿੱਚ ਐਮਰਜੈਂਸੀ ਬ੍ਰੇਕ \(provincewide emergency brake\)](#) ਹੇਠ ਹੋਰ ਸਾਰੇ ਪਬਲਿਕ ਹੈਲਥ ਅਤੇ ਕਾਰਜਸਥਾਨ ਸੰਬੰਧੀ ਸੁਰੱਖਿਆ ਉਪਾਅ (ਜਿਵੇਂ, ਕਰਬਸਾਈਡ ਪਿਕ-ਅੱਪ ਅਤੇ ਸਿਰਫ਼ ਡਿਲੀਵਰੀ), ਲਗਾਤਾਰ ਲਾਗੂ ਰਹਿਣਗੇ।

[ਇੱਥੇ \(here\)](#) ਹੋਰ ਜਾਣਕਾਰੀ ਪ੍ਰਾਪਤ ਕਰੋ।

ਸਿਟੀ ਦੀਆਂ ਸੇਵਾਵਾਂ ਅਤੇ ਫੈਸਿਲਿਟੀਜ਼

ਸਿਟੀ ਹਾਲ ਅਤੇ ਕਾਰਪੋਰੇਟ ਫੈਸਿਲਿਟੀਜ਼

ਸਿਟੀ ਹਾਲ (City Hall) ਅਤੇ ਕਾਰਪੋਰੇਟ ਫੈਸਿਲਿਟੀਜ਼, ਸਿਰਫ਼ ਮੁਲਾਕਾਤ ਬੁੱਕ ਕਰਕੇ ਵਿਅਕਤੀਗਤ ਸੇਵਾਵਾਂ ਲਈ ਖੁੱਲੀਆਂ ਰਹਿਣਗੀਆਂ। ਬਿਨਾਂ ਮੁਲਾਕਾਤ ਬੁੱਕ ਕੀਤੇ ਆਉਣ ਦੀ ਇਜਾਜ਼ਤ ਨਹੀਂ ਹੈ। ਮੁਲਾਕਾਤ ਬੁੱਕ ਕਰਨ ਲਈ, www.brampton.ca/skiptheline ਤੇ ਜਾਓ।

ਸਿਟੀ ਦੇ ਰੇਕ੍ਰੀਏਸ਼ਨ ਸੈਂਟਰ ਅਤੇ ਆਉਟਡੋਰ ਸਹੂਲਤਾਂ

ਸਿਟੀ ਆਫ ਬ੍ਰੈਂਪਟਨ ਦੀਆਂ ਸਾਰੀਆਂ ਰੇਕ੍ਰੀਏਸ਼ਨ ਫੈਸਿਲਿਟੀਜ਼, ਜਨਤਾ ਵਾਸਤੇ ਬੰਦ ਰਹਿਣਗੀਆਂ ਅਤੇ ਇਨਡੋਰ ਪ੍ਰੋਗਰਾਮ, ਅਗਲੇ ਨੋਟਿਸ ਤੱਕ ਮੁਲਤਵੀ ਹੀ ਰਹਿਣਗੇ।

ਸਾਰੀਆਂ ਆਉਟਡੋਰ ਰੇਕ੍ਰੀਏਸ਼ਨਲ ਕੋਰਟਸ ਅਤੇ ਸਪੋਰਟਸ ਫੀਲਡ, ਜਿਵੇਂ ਗੋਲਫ ਕੋਰਸ, ਬਾਸਕੇਟਬਾਲ ਕੋਰਟਸ ਅਤੇ ਸੈਂਕਰ ਫੀਲਡਸ, ਸੀਮਿਤ ਛੋਟਾਂ ਦੇ ਨਾਲ ਬੰਦ ਰਹਿਣਗੇ। ਪਲੇਗ੍ਰਾਊਂਡ ਖੁੱਲੇ ਰਹਿਣਗੇ।

ਪਾਰਕ ਅਤੇ ਟ੍ਰੇਲਾਂ ਖੁੱਲੀਆਂ ਰਹਿਣਗੀਆਂ। ਪਾਰਕਾਂ ਦੇ ਅੰਦਰ ਵਾਸ਼ਰੂਮ ਫੈਸਿਲਿਟੀਜ਼ ਬੰਦ ਰਹਿਣਗੀਆਂ।

ਵਰਚੁਅਲ ਪ੍ਰੋਗਰਾਮ

ਵਰਚੁਅਲ ਫਿਟਨੈੱਸ

ਨਿਵਾਸੀਆਂ ਨੂੰ, ਕੁਸ਼ਲ ਇੰਸਟ੍ਰਕਟਰਾਂ ਦੇ ਨਾਲ 30 ਮਿੰਟਾਂ ਦੀਆਂ ਮੁਫਤ ਲਾਈਵ ਵਰਚੁਅਲ ਫਿਟਨੈੱਸ ਕਲਾਸਾਂ ਵਿੱਚ ਹਿੱਸਾ ਲੈਣ ਲਈ ਸੱਦਾ ਦਿੱਤਾ ਜਾਂਦਾ ਹੈ।

55 ਸਾਲ ਤੋਂ ਵੱਧ ਉਮਰ ਦੇ ਬਜ਼ੁਰਗਾਂ ਲਈ ਵਰਕਸ਼ਾਪਾਂ

ਬ੍ਰੈਂਪਟਨ ਦੇ 55 ਸਾਲ ਦੇ ਅਤੇ ਇਸਤੋਂ ਵੱਧ ਉਮਰ ਦੇ ਬਜ਼ੁਰਗ, ਘਰ ਤੋਂ ਹੀ ਅਰਾਮ ਨਾਲ ਕੀਤੀਆਂ ਜਾਣ ਵਾਲੀਆਂ ਮੁਫਤ ਵਰਚੁਅਲ ਵਰਕਸ਼ਾਪਾਂ ਲਈ ਰਜਿਸਟਰ ਕਰ ਸਕਦੇ ਹਨ ਅਤੇ ਵਿਅਸਤ ਰਹਿਣ ਦੇ ਐਨਲਾਈਨ ਸੈਸ਼ਨਾਂ ਵਿੱਚ ਸ਼ਾਮਲ ਹੋ ਸਕਦੇ ਹਨ। ਹਿੱਸਾ ਲੈਣ ਵਾਲਿਆਂ ਕੋਲ, ਸੁਰੱਖਿਅਤ ਅਤੇ ਸੰਗਠਿਤ ਵਾਤਾਵਰਣ ਵਿੱਚ ਲੋਕਾਂ ਨਾਲ ਮਿਲਣ-ਜੁਲਣ, ਨਵੇਂ ਦੇਸਤ ਬਣਾਉਣ ਅਤੇ ਐਨਲਾਈਨ, ਦੂਜਿਆਂ ਨਾਲ ਜੁੜਨ ਦਾ ਮੌਕਾ ਹੋਵੇਗਾ।

ਸਮੂਹੀਅਤ ਵਾਲੀਆਂ ਵਰਚੁਅਲ ਗਤੀਵਿਧੀਆਂ ਅਤੇ ਵਰਕਸ਼ਾਪਾਂ

ਇਹ ਸੀਰੀਜ਼, ਅਪਾਹਜਪੁਣੇ ਵਾਲੇ ਅਤੇ ਹੋਰ ਅਸਧਾਰਨਤਾਵਾਂ ਵਾਲੇ ਭਾਗੀਦਾਰਾਂ ਲਈ, ਗਤੀਵਿਧੀਆਂ ਵਿੱਚ ਜੁੜਨ, ਕੁਝ ਨਵਾਂ ਸਿੱਖਣ ਅਤੇ ਆਪਣੀ ਉਮਰ ਦੇ ਲੋਕਾਂ ਨਾਲ ਮਜ਼ਬੂਤ ਦੋਸਤੀ ਕਰਨ ਦਾ ਸ਼ਾਨਦਾਰ ਮੌਕਾ ਹੈ।

ਰਜਿਸਟਰ ਕਿਵੇਂ ਕਰਨਾ ਹੈ, ਇਸ ਬਾਰੇ ਵੇਰਵਿਆਂ ਸਮੇਤ, ਵਰਚੁਅਲ ਪੇਸ਼ਕਸ਼ਾਂ ਸਬੰਧੀ ਹੋਰ ਜਾਣਕਾਰੀ, www.brampton.ca/recreation ਤੇ ਪ੍ਰਾਪਤ ਕੀਤੀ ਜਾ ਸਕਦੀ ਹੈ।

ਰੈਕ ਐਟ ਹੋਮ

ਘਰ ਵਿੱਚ ਹੀ, ਸਵੈ-ਨਿਰਦੇਸ਼ਿਤ ਐਨਲਾਈਨ ਆਰਟਸ ਅਤੇ ਕ੍ਰਾਫਟਸ ਦੇ ਟਿਊਟੋਰੀਅਲਸ ਦੇ ਨਾਲ ਤੰਦਰੁਸਤ ਰਹੋ ਅਤੇ ਵਿਅਸਤ ਰਹੋ, ਜੋ 24/7 ਪਹੁੰਚਯੋਗ ਹੈ! ਸਿੱਖੋ ਕਿ ਓਰੀਗੈਮੀ ਹਾਰਟ ਕਿਵੇਂ ਬਣਾਏ ਜਾਂਦੇ ਹਨ, ਆਪਣੀਆਂ ਸੁੰਦਰ ਲਿਖਾਈ (ਕੈਲੀਗ੍ਰਾਫੀ) ਕੁਸ਼ਲਤਾਵਾਂ ਦਾ ਅਭਿਆਸ ਕਰੋ। ਬ੍ਰੈਂਪਟਨ ਰੇਕ੍ਰੀਏਸ਼ਨ (Brampton Recreation) ਵੱਲੋਂ ਪਿਆਰ ਨਾਲ ਤਿਆਰ ਕੀਤੀਆਂ ਗਈਆਂ, ਕਈ ਤਰ੍ਹਾਂ ਦੀਆਂ ਰੈਕ ਐਟ ਹੋਮ (Rec At Home) ਗਤੀਵਿਧੀਆਂ ਤੱਕ [ਇੱਥੇ \(here\)](#) ਪਹੁੰਚ ਪ੍ਰਾਪਤ ਕਰੋ।

ਲਾਜ਼ਮੀ ਚਿਹਰਾ ਢਕਣਾ

ਲਾਜ਼ਮੀ ਚਿਹਰਾ ਢਕਣਾ (ਮੈਨਡੇਟਰੀ ਫੇਸ ਕਵਰਿੰਗਸ) ਬਾਇ-ਲਾਅ (Mandatory Face Coverings By-law) ਹੇਠ, ਬ੍ਰੈਂਪਟਨ ਵਿੱਚ ਸਾਰੀਆਂ ਇਨਡੋਰ ਜਨਤਕ ਥਾਵਾਂ ਵਿਖੇ, ਗੈਰ-ਮੈਡੀਕਲ ਮਾਸਕ (ਕੱਪੜੇ ਦੇ ਬਣੇ ਸਧਾਰਨ ਮਾਸਕ) ਪਹਿਨਣਾ ਜਾਂ ਚਿਹਰੇ ਨੂੰ ਢਕਣਾ ਲਾਜ਼ਮੀ ਹੈ। ਜਨਤਕ ਸੰਸਥਾਨਾਂ ਅਤੇ ਕਾਰੋਬਾਰਾਂ ਨੂੰ ਇਹ ਯਕੀਨੀ ਬਣਾਉਣ ਦੀ ਲੋੜ ਹੈ ਕਿ ਉਹਨਾਂ ਦੇ ਨਿਯੰਤਰਣ ਵਾਲੀਆਂ ਇਨਡੋਰ ਜਨਤਕ ਥਾਵਾਂ ਵਿਖੇ, ਸਾਰੇ ਲੋਕ ਮਾਸਕ ਪਹਿਨ ਰਹੇ ਹਨ ਜਾਂ ਚਿਹਰਾ ਢਕ ਰਹੇ ਹਨ।

ਬਾਇ-ਲਾਅ ਕੁਝ ਵਿਅਕਤੀਆਂ ਨੂੰ ਛੋਟ ਦਿੰਦਾ ਹੈ। ਇਹਨਾਂ ਵਿੱਚ ਸ਼ਾਮਲ ਹਨ, ਉਹ ਵਿਅਕਤੀ, ਜੋ ਮੈਡੀਕਲ ਕਾਰਨਾਂ ਕਰਕੇ ਮਾਸਕ ਨਹੀਂ ਪਹਿਨ ਸਕਦੇ ਜਾਂ ਚਿਹਰਾ ਨਹੀਂ ਢਕ ਸਕਦੇ; ਦੋ ਸਾਲ ਤੋਂ ਘੱਟ ਉਮਰ ਦੇ ਬੱਚੇ; ਐਮਰਜੈਂਸੀ ਆਰਡਰਸ (Emergency Orders) ਦੇ ਮੁਤਾਬਕ ਐਥਲੈਟਿਕ ਗਤੀਵਿਧੀ ਵਿੱਚ ਸ਼ਾਮਲ ਵਿਅਕਤੀ। ਹੋਰ ਜਾਣਕਾਰੀ ਲਈ: www.brampton.ca/masks ਤੇ ਜਾਓ।

ਹੋਰ ਜਾਣਕਾਰੀ ਅਤੇ ਸੇਵਾ ਬੇਨਤੀਆਂ ਲਈ, ਨਿਵਾਸੀ ਅਤੇ ਕਾਰੋਬਾਰੀ 311 ਤੇ ਫੋਨ ਕਰ ਸਕਦੇ ਹਨ, www.311brampton.ca ਤੇ ਜਾ ਸਕਦੇ ਹਨ ਜਾਂ 311 ਮੋਬਾਈਲ ਐਪ (311 mobile app) ਵਰਤ ਸਕਦੇ ਹਨ।

ਲਿੰਕ

ਇਹਨਾਂ ਬਾਰੇ ਹੋਰ ਜਾਣੋ:

- [ਸਿਟੀ ਆਫ ਬ੍ਰੈਂਪਟਨ ਦੀ ਕੋਵਿਡ-19 ਸਬੰਧੀ ਪ੍ਰੋਗਰਾਮਿੰਗ ਅਤੇ ਸੇਵਾ ਅੱਪਡੇਟਸ \(City of Brampton COVID-19 programming and service updates\)](#)
- [ਸਿਟੀ ਆਫ ਬ੍ਰੈਂਪਟਨ – ਕੀ ਖੁੱਲ੍ਹਾ ਹੈ, ਕੀ ਬੰਦ ਹੈ \(City of Brampton – what's open, what's closed\)](#)
- [ਕੋਵਿਡ-19 ਦੇ ਲੱਛਣ \(COVID-19 symptoms\)](#)
- [ਕੋਵਿਡ-19 ਵੈਕਸੀਨ \(COVID-19 vaccine\)](#)
- [ਬ੍ਰੈਂਪਟਨ ਵਿੱਚ ਟੈਸਟਿੰਗ \(Testing in Brampton\)](#)
- [ਖੁਦ ਨੂੰ ਦੂਜਿਆਂ ਤੋਂ ਵੱਖਰਾ ਕਿਵੇਂ ਰੱਖਣਾ ਹੈ \(How to self-isolate\)](#)
- [ਕੋਵਿਡ-19 ਦੇ ਦੌਰਾਨ ਕਾਰੋਬਾਰਾਂ ਅਤੇ ਕਾਰਜ ਸਥਾਨਾਂ ਨੂੰ ਸੁਰੱਖਿਅਤ ਰੱਖਣਾ \(Keeping businesses and workplaces safe during COVID-19\)](#)
- [ਪੀਲ ਵਿੱਚ ਕੋਵਿਡ-19 ਦੇ ਕੇਸ \(Cases of COVID-19 in Peel\)](#)

-30-

ਮੀਡੀਆ ਸੰਪਰਕ

ਮੋਨਿਕਾ ਦੁੱਗਲ (Monika Duggal)

ਕੋਆਰਡੀਨੇਟਰ, ਮੀਡੀਆ ਐਂਡ ਕਮਿਊਨਿਟੀ ਐਂਗੇਜਮੈਂਟ

ਸਟ੍ਰੈਟਜਿਕ ਕਮਿਊਨਿਕੇਸ਼ਨ

ਸਿਟੀ ਆਫ ਬ੍ਰੈਮਪਟਨ

905-874-3426 | Monika.Duggal@brampton.ca